

Alien Emergency Medical (AEM)

COVID-19 ਲਈ ਮੁਲਾਂਕਣ ਅਤੇ ਇਲਾਜ

ਪਿੱਠਭੂਮੀ

Alien Emergency Medical (AEM) ਅਜਿਹੇ ਲੋਕਾਂ ਲਈ ਇੱਕ ਪ੍ਰੋਗਰਾਮ ਹੈ ਜੋ ਇੱਕ ਯੋਗ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਹਨ ਅਤੇ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ, ਜਾਂ ਅਜਿਹਾ ਕੋਈ ਯੋਗ ਵਿਅਕਤੀ ਜਿਸਨੇ 5-ਸਾਲ ਦੀ ਸੀਮਾ ਪਾਰ ਨਹੀਂ ਕੀਤੀ ਹੈ।

ਯੋਗ ਐਮਰਜੈਂਸੀਆਂ ਵਿੱਚ ਸ਼ਾਮਲ ਹਨ:

- ਐਮਰਜੈਂਸੀ ਰੂਮ ਵਿਜ਼ਿਟਸ
- ਡਾਇਲਿਸਿਸ
- ਇਨਪੇਸ਼ੈਂਟ ਹਾਸਪਿਟਲ ਸਟੇ
- ਕੈਂਸਰ ਦਾ ਇਲਾਜ
- ਆਉਟਪੇਸ਼ੈਂਟ ਸਰਜਰੀ
- ਅਪ੍ਰਵਾਨਗੀ-ਵਿਰੋਧੀ ਦਵਾਈਆਂ

ਪ੍ਰੋਗਰਾਮ ਅਪਡੇਟ

[COVID-19 ਮਹਾਂਮਾਰੀ](#) ਦੇ ਜਵਾਬ ਵਿੱਚ Health Care Authority (HCA) ਨੇ ਇੱਕ [ਐਮਰਜੈਂਸੀ ਨਿਯਮ](#) ਦਾਇਰ ਕੀਤਾ ਹੈ। ਵਿਸਤਾਰ ਵਿੱਚ ਇਹ ਨਿਯਮ ਇਸ ਤਰ੍ਹਾਂ ਹੈ:

- ਯੋਗ ਐਮਰਜੈਂਸੀ ਸਥਿਤੀਆਂ ਵਿੱਚ COVID-19 ਦਾ ਮੁਲਾਂਕਣ ਅਤੇ ਇਲਾਜ ਸ਼ਾਮਲ ਹਨ।
- ਜਾਂਚ ਅਤੇ ਇਲਾਜ ਦੀਆਂ ਸੈਟਿੰਗਾਂ ਵਿੱਚ ਦਫਤਰ, ਕਲੀਨਿਕ, ਜਾਂ ਟੈਲੀਹੈਲਥ ਸ਼ਾਮਲ ਹਨ।
- ਮਨਜ਼ੂਰਸ਼ੁਦਾ ਸੇਵਾਵਾਂ। COVID-19 ਲਈ ਜਿਨ੍ਹਾਂ ਲੋਕਾਂ ਦਾ ਟੈਸਟ ਪਾਜ਼ਿਟਿਵ ਆਉਂਦਾ ਹੈ, ਉਨ੍ਹਾਂ ਦੀਆਂ ਦਵਾਈਆਂ ਅਤੇ ਸਾਹ ਲੈਣ ਸੰਬੰਧੀ ਸੇਵਾਵਾਂ ਨੂੰ ਕਵਰ ਕੀਤਾ ਜਾ ਸਕਦਾ ਹੈ। COVID-19 ਦੇ ਸੰਭਾਵੀ ਪਾਜ਼ਿਟਿਵ ਨਤੀਜਿਆਂ ਲਈ ਫਾਲੋ-ਅਪ ਵਿਜ਼ਿਟਸ ਅਤੇ ਦਵਾਈਆਂ ਨੂੰ ਕਵਰ ਕੀਤਾ ਜਾ ਸਕਦਾ ਹੈ।

ਅਰਜ਼ੀ ਦੇਣ ਦਾ ਤਰੀਕਾ

19 ਤੋਂ 64 ਸਾਲ ਤੱਕ ਉਮਰ ਦੇ ਬਾਲਗ ਵਿਅਕਤੀ:

- ਆਨਲਾਈਨ: [Washington Healthplanfinder](#) ਤੇ ਜਾਓ
- ਮੋਬਾਈਲ ਐਪ: ਇਹ ਡਾਊਨਲੋਡ ਕਰੋ [WAPlanfinder](#) ਐਪ
- ਪੇਪਰ: [ਸਿਹਤ ਸੰਭਾਲ ਕਵਰੇਜ ਲਈ ਅਰਜ਼ੀ \(18-001P\)](#)
- ਫੋਨ: 1-855-923-4633

65 ਸਾਲ ਜਾਂ ਵੱਧ ਉਮਰ, ਨੇਤਰਹੀਣ, ਅਪਾਹਜ, ਜਾਂ ਲੰਬੇ ਸਮੇਂ ਤੱਕ ਸੇਵਾਵਾਂ ਦੀ ਜ਼ਰੂਰਤ ਵਾਲਾ ਬਾਲਗ ਵਿਅਕਤੀ:

- ਆਨਲਾਈਨ: [Washington Connection](#)
- ਪੇਪਰ: [ਬਜ਼ਰਗ, ਨੇਤਰਹੀਣ, ਅਪਾਹਜ/ਲੰਬੇ ਸਮੇਂ ਤੱਕ ਸੇਵਾ ਦੀ ਕਵਰੇਜ ਲਈ ਅਰਜ਼ੀ \(18-005\)](#)
- ਫੋਨ: 1-877-501-2233

AEM ਫ਼ੈਕਸ ਕਵਰ ਸ਼ੀਟ ਵਿੱਚ ਕਵਰੇਜ ਲਈ ਅਰਜ਼ੀ ਸੈਕਸ਼ਨ ਵਿੱਚ COVID-19 ਸ਼ਾਮਲ ਹੈ।